

 Print Page

Sri Guru Granth Sahib

Displaying 135 of

ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥

Man Than Piaas Dharasan Ghanee Koee Aan Milaavai Maae ||

My mind and body are so thirsty for the Blessed Vision of His Darshan. Won't someone please come and lead me to him, O my mother.

ਮਾਝ ਬਾਰਹਮਾਹਾ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧

Raag Maajh Guru Arjan Dev

ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥

Santh Sehaae Praem Kae Ho Thin Kai Laagaa Paae ||

The Saints are the helpers of the Lord's lovers; I fall and touch their feet.

ਮਾਝ ਬਾਰਹਮਾਹਾ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧

Raag Maajh Guru Arjan Dev

ਵਿਨੁ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਇ ॥

Vin Prabh Kio Sukh Paaeeai Dhoojee Naahee Jaae ||

Without God, how can I find peace? There is nowhere else to go.

ਮਾਝ ਬਾਰਹਮਾਹਾ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੨

Raag Maajh Guru Arjan Dev

ਜਿੰਨੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥

Jinnhee Chaakhiaa Praem Ras Sae Thripath Rehae Aaghaae ||

Those who have tasted the sublime essence of His Love, remain satisfied and fulfilled.

ਮਾਝ ਬਾਰਹਮਾਹਾ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੨

Raag Maajh Guru Arjan Dev

ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੁ ਲੜਿ ਲਾਇ ॥

Aap Thiaag Binathee Karehi Laehu Prabhoo Larr Laae ||

They renounce their selfishness and conceit, and they pray, ""God, please attach me to the hem of Your robe.""

ਮਾਝ ਬਾਰਹਮਾਹਾ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੩

Raag Maajh Guru Arjan Dev

ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥

Jo Har Kanth Milaaeeaa S Vishhurr Kathehi N Jaae ||

Those whom the Husband Lord has united with Himself, shall not be separated from Him again.

ਮਾਝ ਬਾਰਹਮਾਹਾ (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੩

Raag Maajh Guru Arjan Dev

ਪ੍ਰਭ ਵਿਨੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥

Prabh Vin Dhoojaa Ko Nehee Naanak Har Saranaae ||

Without God, there is no other at all. Nanak has entered the Sanctuary of the Lord.

ਮਾਝ ਬਾਰਹਮਾਹਾ (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੪

Raag Maajh Guru Arjan Dev

ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

Asoo Sukhee Vasandheaaa Jinaa Maeiaa Har Raae ||8||

In Assu, the Lord, the Sovereign King, has granted His Mercy, and they dwell in peace. ||8||

ਮਾਝ ਬਾਰਹਮਾਹਾ (ਮਃ ੫) ੮:੯ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੪

Raag Maajh Guru Arjan Dev

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥

Kathik Karam Kamaavanae Dhos N Kaahoo Jog ||

In the month of Katak, do good deeds. Do not try to blame anyone else.

ਮਾਝ ਬਾਰਹਮਾਹਾ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੫

Raag Maajh Guru Arjan Dev

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗੁ ॥

Paramaesar Thae Bhuliaaan Viaapan Sabhae Rog ||

Forgetting the Transcendent Lord, all sorts of illnesses are contracted.

ਮਾਝ ਬਾਰਹਮਾਹਾ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੫

Raag Maajh Guru Arjan Dev

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗੁ ॥

Vaemukh Hoeae Raam Thae Lagan Janam Vijog ||

Those who turn their backs on the Lord shall be separated from Him and consigned to reincarnation, over and over again.

ਮਾਝ ਬਾਰਹਮਾਹਾ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੬

Raag Maajh Guru Arjan Dev

ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗੁ ॥

Khin Mehi Kourrae Hoe Geae Jitharrae Maaeiaa Bhog ||

In an instant, all of Maya's sensual pleasures turn bitter.

ਮਾਝ ਬਾਰਹਮਾਹਾ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੬

Raag Maajh Guru Arjan Dev

ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥

Vich N Koe Kar Sakai Kis Thhai Rovehi Roj ||

No one can then serve as your intermediary. Unto whom can we turn and cry?

ਮਾਝ ਬਾਰਹਮਾਹਾ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੭

Raag Maajh Guru Arjan Dev

ਕੀਤਾ ਕਿਛੁ ਨ ਹੋਵਈ ਲਿਖਿਆ ਧੁਰਿ ਸੰਜੋਗ ॥

Keethaa Kishhoo N Hovee Likhiaa Dhhur Sanjog ||

By one's own actions, nothing can be done; destiny was pre-determined from the very beginning.

ਮਾਝ ਬਾਰਹਮਾਹਾ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੭

Raag Maajh Guru Arjan Dev

ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥

Vaddabhaagee Maeraa Prabh Milai Thaan Outharehi Sabh Bioug ||

By great good fortune, I meet my God, and then all pain of separation departs.

ਮਾਝ ਬਾਰਹਮਾਹਾ (ਮਃ ੫) ੯:੭ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੭

Raag Maajh Guru Arjan Dev

ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥

Naanak Ko Prabh Raakh Laehi Maerae Saahib Bandhee Moch ||

Please protect Nanak, God; O my Lord and Master, please release me from bondage.

ਮਾਝ ਬਾਰਹਮਾਹਾ (ਮਃ ੫) ੯:੮ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੮

Raag Maajh Guru Arjan Dev

ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

Kathik Hovai Saadhhasang Binasehi Sabhae Soch ||9||

In Katak, in the Company of the Holy, all anxiety vanishes. ||9||

ਮਾਝ ਬਾਰਹਮਾਹਾ (ਮਃ ੫) ੯:੯ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੮

Raag Maajh Guru Arjan Dev

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥

Manghir Maahi Sohandheehaa Har Pir Sang Baitharreeeah ||

In the month of Maghar, those who sit with their Beloved Husband Lord are beautiful.

ਮਾਝ ਬਾਰਹਮਾਹਾ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੯

Raag Maajh Guru Arjan Dev

ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥

Thin Kee Sobhaa Kiaa Ganee J Saahib Maelarreeeah ||

How can their glory be measured? Their Lord and Master blends them with Himself.

ਮਾਝ ਬਾਰਹਮਾਹਾ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੯

Raag Maajh Guru Arjan Dev

ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥

Than Man Mouliaa Raam Sio Sang Saadhh Sehaelarreeaah ||

Their bodies and minds blossom forth in the Lord; they have the companionship of the Holy Saints.

ਮਾਝ ਬਾਰਹਮਾਹਾ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੦

Raag Maajh Guru Arjan Dev

ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥

Saadhh Janaa Thae Baaharee Sae Rehan Eikaelarreeaah ||

Those who lack the Company of the Holy, remain all alone.

ਮਾਝ ਬਾਰਹਮਾਹਾ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੦

Raag Maajh Guru Arjan Dev

ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥

Thin Dhukh N Kabehoo Outharai Sae Jam Kai Vas Parreeaah ||

Their pain never departs, and they fall into the grip of the Messenger of Death.

ਮਾਝ ਬਾਰਹਮਾਹਾ (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੧

Raag Maajh Guru Arjan Dev

ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥

Jinee Raaviaa Prabh Aapanaa Sae Dhisani Nith Kharreeaah ||

Those who have ravished and enjoyed their God, are seen to be continually exalted and uplifted.

ਮਾਝ ਬਾਰਹਮਾਹਾ (ਮਃ ੫) (੧੦):੬ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੧

Raag Maajh Guru Arjan Dev

ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥

Rathan Javaehar Laal Har Kanth Thinaa Jarreeaah ||

They wear the Necklace of the jewels, emeralds and rubies of the Lord's Name.

ਮਾਝ ਬਾਰਹਮਾਹਾ (ਮਃ ੫) (੧੦):੭ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੨

Raag Maajh Guru Arjan Dev

ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥

Naanak Baanshai Dhhoorr Thin Prabh Saranee Dhar Parreeaah ||

Nanak seeks the dust of the feet of those who take to the Sanctuary of the Lord's Door.

ਮਾਝ ਬਾਰਹਮਾਹਾ (ਮਃ ੫) (੧੦):੮ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੩

Raag Maajh Guru Arjan Dev

ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥

Manghir Prabh Aaraadhhanaa Bahurr N Janamarreeaah ||10||

Those who worship and adore God in Maghar, do not suffer the cycle of reincarnation ever again. ||10||

ਮਾਝ ਬਾਰਹਮਾਹਾ (ਮਃ ੫) (੧੦):੯ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੩

Raag Maajh Guru Arjan Dev

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥

Pokh Thukhaar N Viaapee Kanth Miliaa Har Naahu ||

In the month of Poh, the cold does not touch those, whom the Husband Lord hugs close in His Embrace.

ਮਾਝ ਬਾਰਹਮਾਹਾ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੪

Raag Maajh Guru Arjan Dev

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥

Man Baedhhiaa Charanaarabindh Dharasan Lagarraa Saahu ||

Their minds are transfixed by His Lotus Feet. They are attached to the Blessed Vision of the Lord's Darshan.

ਮਾਝ ਬਾਰਹਮਾਹਾ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੪

Raag Maajh Guru Arjan Dev

ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥

Outt Govindh Gopaal Raae Saevaa Suaamee Laahu ||

Seek the Protection of the Lord of the Universe; His service is truly profitable.

ਮਾਝ ਬਾਰਹਮਾਹਾ (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੫

Raag Maajh Guru Arjan Dev

ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥

Bikhiaa Pohi N Sakee Mil Saadhho Gun Gaahu ||

Corruption shall not touch you, when you join the Holy Saints and sing the Lord's Praises.

ਮਾਝ ਬਾਰਹਮਾਹਾ (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੫

Raag Maajh Guru Arjan Dev

ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥

Jeh Thae Oupajee Theh Milee Sachee Preeth Samaahu ||

From where it originated, there the soul is blended again. It is absorbed in the Love of the True Lord.

ਮਾਝ ਬਾਰਹਮਾਹਾ (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੬

Raag Maajh Guru Arjan Dev

ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥

Kar Gehi Leenee Paarabreham Bahurr N Vishhurreeaahu ||

When the Supreme Lord God grasps someone's hand, he shall never again suffer separation from Him.

ਮਾਝ ਬਾਰਹਮਾਹਾ (ਮਃ ੫) (੧੧):੬ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੬

Raag Maajh Guru Arjan Dev

ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥

Baar Jaao Lakh Baereeeaa Har Sajan Agam Agaahu ||

I am a sacrifice, 100,000 times, to the Lord, my Friend, the Unapproachable and Unfathomable.

ਮਾਝ ਬਾਰਹਮਾਹਾ (ਮਃ ੫) (੧੧):੭ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੭

Raag Maajh Guru Arjan Dev

ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥

Saram Pee Naaraaeinai Naanak Dhar Peeaahu ||

Please preserve my honor, Lord; Nanak begs at Your Door.

ਮਾਝ ਬਾਰਹਮਾਹਾ (ਮਃ ੫) (੧੧):੮ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੭

Raag Maajh Guru Arjan Dev

ਪੋਖੁ ਸੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

Pokh Suohandhaa Sarab Sukh Jis Bakhasae Vaeparavaahu ||11||

Poh is beautiful, and all comforts come to that one, whom the Carefree Lord has forgiven. ||11||

ਮਾਝ ਬਾਰਹਮਾਹਾ (ਮਃ ੫) (੧੧):੯ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੮

Raag Maajh Guru Arjan Dev

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥

Maagh Majan Sang Saadhhoaaa Dhhoorree Kar Eisanaan ||

In the month of Maagh, let your cleansing bath be the dust of the Saadh Sangat, the Company of the Holy.

ਮਾਝ ਬਾਰਹਮਾਹਾ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੮

Raag Maajh Guru Arjan Dev

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥

Har Kaa Naam Dhhiaae Sun Sabhanaa No Kar Dhaan ||

Meditate and listen to the Name of the Lord, and give it to everyone.

ਮਾਝ ਬਾਰਹਮਾਹਾ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੯

Raag Maajh Guru Arjan Dev

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥

Janam Karam Mal Outharai Man Thae Jaae Gumaan ||

In this way, the filth of lifetimes of karma shall be removed, and egotistical pride shall vanish from your mind.

ਮਾਝ ਬਾਰਹਮਾਹਾ (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੫ ਪੰ. ੧੯

Raag Maajh Guru Arjan Dev